


ਪ੍ਰਸ਼ਾਸਨੀਤ ਕਿਲਾ ਜਾਂਦਾ ਕਿ ਫਲ ਅਧੀਪੁਰ
ਮੈਂ ਰੁ. 8.01 ਲੋਹਤ ਤੱਕ ਲਾਗੂ ਪਨਾ ਦੀ ਵਲ
ਗਾਬੀ ਪੁਰੂ ਕੌ ਸ੍ਰੀ ਗਗਵਾਨ ਪੁਲਾਕ 80 ਅੰਗ
ਗ੍ਰਾਮੀਣ ਕਾਰ੍ਯ ਵਿਭਾਗ ਦਾ ਅਕਟ 59/1951
ਜਲਦੀਖਾਗ ਕੇ ਮੈਂ ਦੀ ਨਿਗਰੀ ਕਿਲਾ
ਜਾਂਦਾ ਹੈ।


ਕਾਰ੍ਯਪਾਲਕ ਅਭਿਯੰਤਾ
ਗ੍ਰਾਮੀਣ ਕਾਰ੍ਯ ਵਿਭਾਗ
ਕਾਰ੍ਯ ਪ੍ਰਮਣਲ ਨਰਕਟਿਆਗਜ


Sch. XLV - Form No. 134

ਕਾਰ੍ਯਪਾਲਕ ਅਭਿਯੰਤਾ

ਗ੍ਰਾਮੀਣ ਕਾਰ੍ਯ ਵਿਭਾਗ

DIVISION

ਕਾਰ੍ਯ ਪ੍ਰਮਣਲ ਨਰਕਟਿਆਗਜ

ਤੇਜਿਕਾਂਝ SUB-DIVISION

Measurement Book

No. 1338

2020-21

Name of Work-

Situation of Work-

Agency by which work is executed-

Date of Measurement-

No. and date of agreement

(These four lines should be repeated at the commencement
of the measurement relating to each work)

Particulars	Details of actual measurement				Contents of area
	No.	L.	B.	D.	
Name of work -		FDR			
Name of road -	Mihrauli	PMGSY			
To Balua Path					
Agency -	Departmental				
Authority -	Executive Engineer, RWD				
Works Division Nukatiyam					
Division - Nukatiyam					

BLOCK - Nukatiyam

Dist. → West Champaran

RECORD ENTRY

1) Const of embankment with

material obtained from

roadway cutting to all comp.

$$1 \times 100 \times \frac{(1.0 + 1.5)}{2} \times \frac{(2.0 + 2.5 + 3.0)}{3} = 312.50 \text{ m}^3$$

$$1 \times 70 \times \frac{(1.5 + 2.0 + 2.5)}{3} \times \frac{(0.90 + 0.70 + 0.30)}{3} = 88.67 \text{ m}^3$$

Sch. XLV-Form No. 134

Particulars	Details of actual measurement				Contents of area
	No.	L.	B.	D.	
1 x 55 x 1.2 + 2.5)		$\times (0.60 + 0.30) -$			15.79 m ²
	2		2		
					= 446.96 m ²
2) placing transos at loading point front end - do all rows					
Qty. same as above item = 446.96 m ²					
<i>B. B. Kumar</i> 19/09/2020					<i>B. B. Kumar</i> 30/09/2020 AB
JTB					
<i>R. S. 2019</i>					

RECORD ENTRY

1.1) Comst. of embankment with material obtained from	
roadway cutting	→ all comp.
$1 \times 100 \times \frac{(1.0 + 0.5)}{2} \times \frac{(2 + 2.5 + 3.0)}{3}$	$= 312.50 \text{ m}^3$
$9 \times 45 \times \frac{(1.0 + 2.0)}{2} \times \frac{(0.60 + 0.45)}{2}$	$= 70.875 \text{ m}^3$
	$= 383.38 \text{ m}^3$

~~Bellman~~
23/09/2020

~~BBQ~~
30/09/2020
HB

Continuation

30/9

Sch. XLV-Form No. 134

Particulars	Details of actual measurement				Contents of area
	No.	L.	B.	D.	
2) Placing tractor at loading point with front end - all					
Qty. Same as above items					

$= 383.38 \text{ m}^3$

~~P.W.M.A.~~ ~~27/09/2020~~ ~~R~~ ~~30/09/2020~~
~~30/09/2020~~ ~~HR~~
~~30/09~~

RECORD ENTRY

1) Laying Bricks bed on prepared soil surface - do - all mno

$$2 \times 50 \times \frac{(1.0+1.5)}{2} \times \frac{(0.5+0.75+1.0)}{3} = 65.625 \text{ m}^3$$

$$1 \times 20 \times \frac{(1.5+2.0+2.5)}{3} \times \frac{(0.30+0.15)}{2} = 9.00 \text{ m}^3$$

$$2 \times 10 \times \frac{(1.2+2.5)}{2} \times \frac{(0.40+0.30)}{2} = 12.95 \text{ m}^3$$

$= 87.58 \text{ m}^3$

~~P.W.M.A.~~ ~~30/09/2020~~ ~~R~~ ~~30/09/2020~~
~~30/09/2020~~ ~~HR~~
~~30/09~~

Continuation

~~R~~ ~~30/09/2020~~